



# Punjab Government Gazette

Published by Authority

No. 48] CHANDIGARH, FRIDAY, DECEMBER 1, 2023 (AGRAHAYANA 10, 1945 SAKA)

## PART I

### Punjab Government Notifications and Orders

#### ਪੰਜਾਬ ਸਰਕਾਰ

ਯੋਜਨਾਬੰਦੀ ਵਿਭਾਗ

(ਐਨ.ਜੀ.ਓ. ਸ਼ਾਖਾ)

#### ਨੋਟੀਫਿਕੇਸ਼ਨ

ਮਿਤੀ 29 ਅਪ੍ਰੈਲ, 2022

ਨੰ: 25/26/ਪਸਪਬ-ਡਿ.ਡ.(ਐਨ.ਜੀ.ਓ.)-2022/1001.-ਰਾਜਪਾਲ, ਪੰਜਾਬ ਜੀ ਪ੍ਰਸੰਨਤਾ ਪੂਰਵਕ ਰਾਜ ਦੇ ਵਿਕਾਸ ਕਾਰਜਾਂ ਨੂੰ ਉਨਤ ਕਰਨ ਲਈ ਗੈਰ-ਸਰਕਾਰੀ ਸੰਸਥਾਵਾਂ ਨੂੰ ਉਤਸਾਹਿਤ ਕਰਨ ਹਿੱਤ ਜਾਰੀ ਨੋਟੀਫਿਕੇਸ਼ਨ ਨੰ: 25/26/ ਪਸਪਬ-ਡਿ.ਡ.(ਐਨ.ਜੀ.ਓ.)-2018/3810, ਮਿਤੀ 23 ਅਕਤੂਬਰ, 2018 ਰਾਹੀਂ ਹੇਠ ਅਨੁਸਾਰ ਗਠਿਤ ਅਪੈਕਸ ਕਮੇਟੀ ਦੀ ਮਿਆਦ ਵਿੱਚ ਤਿੰਨ ਸਾਲ ਦਾ ਵਾਧਾ ਕਰਦੇ ਹਨ :-

- |   |                |
|---|----------------|
| 1) ਮੁੱਖ ਸਕੱਤਰ, ਪੰਜਾਬ ਸਰਕਾਰ  | ਚੇਅਰਮੈਨ        |
| 2) ਵਧੀਕ ਮੁੱਖ ਸਕੱਤਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ                            | ਮੈਂਬਰ          |
| 3) ਵਧੀਕ ਮੁੱਖ ਸਕੱਤਰ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ                                    | ਮੈਂਬਰ          |
| 4) ਵਧੀਕ ਮੁੱਖ ਸਕੱਤਰ, ਵਿੱਤ ਵਿਭਾਗ, ਪੰਜਾਬ   | ਮੈਂਬਰ          |
| 5) ਪ੍ਰਮੁੱਖ ਸਕੱਤਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ  | ਮੈਂਬਰ          |
| 6) ਪ੍ਰਮੁੱਖ ਸਕੱਤਰ, ਸਮਾਜਿਕ ਨਿਆਂ ਅਤੇ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ                             | ਮੈਂਬਰ          |
| 7) ਪ੍ਰਮੁੱਖ ਸਕੱਤਰ, ਯੋਜਨਾਬੰਦੀ ਵਿਭਾਗ, ਪੰਜਾਬ  | ਮੈਂਬਰ ਸਕੱਤਰ    |
| 8) ਪ੍ਰਮੁੱਖ ਸਕੱਤਰ, ਸਕੂਲ ਸਿੱਖਿਆ, ਪੰਜਾਬ  | ਮੈਂਬਰ          |
| 9) ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ  | ਮੈਂਬਰ          |
| 10) ਡਾਇਰੈਕਟਰ ਜਨਰਲ, ਕਾਊਂਸਿਲ ਫਾਰ ਐਡਵਾਂਸਮੈਂਟ ਆਫ ਪੀਪਲਜ਼ ਐਕਸ਼ਨ ਐਂਡ ਰੂਰਲ ਟੈਕਨਾਲੋਜੀ (ਕਪਾਰਟ), ਨਵੀਂ ਦਿੱਲੀ। | ਮੈਂਬਰ          |
| 11) ਡਾਇਰੈਕਟਰ, ਸੁਸਾਇਟੀ ਫਾਰ ਸਰਵਿਸਜ਼ ਟੂ ਵਲੰਟਰੀ ਏਜਸੀਜ਼ (ਨਾਰਥ), ਪੰਜਾਬ                                  | ਸਪੈਸ਼ਲ ਇਨਵਾਇਟੀ |

2. ਅਪੈਕਸ ਕਮੇਟੀ ਜ਼ਰੂਰਤ ਅਨੁਸਾਰ ਸਮੇਂ-ਸਮੇਂ ਤੇ ਕਿਸੇ ਵੀ ਪ੍ਰਬੰਧਕੀ ਸਕੱਤਰ ਜਾਂ ਅਫਸਰ ਜਾਂ ਕਿਸੇ ਦੂਸਰੇ ਮਾਹਿਰ ਨੂੰ ਵਿਸ਼ੇਸ਼ ਸੱਦਾ ਪ੍ਰਾਪਤ ਵਜੋਂ ਸਹਿਯੋਗੀ ਬਣਾ ਸਕਦੀ ਹੈ।
3. ਅਪੈਕਸ ਕਮੇਟੀ ਦੇ ਚੇਅਰਮੈਨ ਦੇ ਫੈਸਲੇ ਅਨੁਸਾਰ ਸਮੇਂ-ਸਮੇਂ ਸਿਰ ਅਤੇ ਮਿੱਥੇ ਸਥਾਨ ਤੇ ਕਮੇਟੀ ਇਕੱਤਰਿਤ ਹੋਵੇਗੀ। ਕਮੇਟੀ ਦੇ ਕਾਰਜ ਨਿਮਨ-ਲਿਖਤ ਅਨੁਸਾਰ ਹੋਣਗੇ :-
- ੳ) ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਗੈਰ-ਸਰਕਾਰੀ ਸੰਸਥਾਵਾਂ ਨੂੰ ਸ਼ਾਮਿਲ ਕਰਨ ਲਈ ਅਗਵਾਈ ਲੀਹਾਂ ਤੇ ਸਮੁੱਚੀ ਸਲਾਹ ਮੁਹੱਈਆ ਕਰਨ।
  - ਅ) ਵਿਕਾਸਸ਼ੀਲ ਕੰਮਾਂ ਵਿੱਚ ਗੈਰ-ਸਰਕਾਰੀ ਸੰਸਥਾਵਾਂ ਦੇ ਰੋਲ ਨੂੰ ਉੱਨਤ ਕਰਨ ਲਈ ਸਬੰਧਤ ਪ੍ਰਬੰਧਕੀ ਵਿਭਾਗ ਦੀ ਵਿੱਤੀ/ਭੌਤਿਕ ਪ੍ਰਗਤੀ ਦੀ ਸਮੀਖਿਆ ਕਰਨਾ ਅਤੇ ਜੇ ਕੋਈ ਅੜਚਨ ਹੋਵੇ, ਤਾਂ ਉਸ ਨੂੰ ਹਟਾਉਣ ਲਈ ਉਪਚਾਰਿਕ ਕਦਮ ਉਠਾਉਣਾ।
  - ੲ) ਚੇਅਰਮੈਨ ਦੇ ਫੈਸਲੇ ਅਨੁਸਾਰ ਇਸ ਤੋਂ ਇਲਾਵਾ ਹੋਰ ਕੋਈ ਕਾਰਜ।
4. ਗੈਰ-ਸਰਕਾਰੀ ਮਾਹਿਰ ਜਿਹੜੇ ਕਿ ਮੀਟਿੰਗ ਵਿੱਚ ਵਿਸ਼ੇਸ਼ ਸੱਦਾ ਪ੍ਰਾਪਤ ਵਜੋਂ ਬੁਲਾਏ ਜਾਣਗੇ ਉਹ ਰਾਜ ਸਰਕਾਰ ਦੇ ਗ੍ਰੇਡ-1 ਅਫਸਰਾਂ ਦੇ ਬਰਾਬਰ ਸਫਰੀ ਭੱਤਾ ਲਈ ਹੱਕਦਾਰ ਹੋਣਗੇ। ਇਹ ਖਰਚਾ ਸਕੀਮ ਪੀ.ਐਮ-6 ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਵਿੱਚੋਂ ਅਦਾਇਗੀ ਯੋਗ ਹੋਵੇਗਾ।
5. ਕਮੇਟੀ ਦੀ ਮਿਆਦ ਤਿੰਨ ਸਾਲਾਂ ਦੀ ਹੋਵੇਗੀ।

ਚੰਡੀਗੜ੍ਹ  
ਮਿਤੀ 22 ਅਪ੍ਰੈਲ, 2022

ਵਿਕਾਸ ਪ੍ਰਤਾਪ, ਆਈ.ਏ.ਐਸ.  
ਪ੍ਰਮੁੱਖ ਸਕੱਤਰ, ਯੋਜਨਾ